

# ਯਿਸੂ ਦੀ ਦੁਆ ਅਤੇ ਉਸ ਦਾ ਵੱਡਾ ਸੱਦਾ

(11:25-30)

ਆਪਣੇ ਮੋਹਰੀ ਵੇਖਣ ਦੇ ਬਾਵਜੂਦ ਆਪਣੀ ਸਿੱਖਿਆ ਨੂੰ ਨਕਾਰਨ ਵਾਲੇ ਨਗਰਾਂ ਉੱਤੇ ਹਾਏ ਕਹਿਣ ਦੇ ਬਾਅਦ ਯਿਸੂ ਨੇ ਆਮ ਲੋਕਾਂ ਵਿਚ ਇਕ ਦੁਆ ਕੀਤੀ ਅਤੇ ਫਿਰ ਆਪਣਾ ਵੱਡਾ ਸੱਦਾ ਦਿੱਤਾ।

## ਉਹਦੇ ਵੱਲੋਂ ਪਿਤਾ ਦੀ ਤਾਰੀਫ (11:25-27)

<sup>25</sup>ਉਸ ਵੇਲੇ ਯਿਸੂ ਨੇ ਅੱਗੋਂ ਆਖਿਆ, ਹੇ ਪਿਤਾ ਅਕਾਸ਼ ਅਤੇ ਧਰਤੀ ਦੇ ਮਾਲਕ ਮੈਂ ਤੇਰੀ ਵਡਿਆਈ ਕਰਦਾ ਹਾਂ ਜੋ ਤੈਂ ਇਨ੍ਹਾਂ ਗੱਲਾਂ ਨੂੰ ਗਿਆਨੀਆਂ ਅਤੇ ਬੁੱਧਵਾਨਾਂ ਤੋਂ ਗੁਪਤ ਰੱਖਿਆ ਅਤੇ ਉਨ੍ਹਾਂ ਨੂੰ ਨਿਆਣਿਆਂ ਉੱਤੇ ਪਰਗਟ ਕੀਤਾ। <sup>26</sup>ਹਾਂ, ਹੇ ਪਿਤਾ, ਕਿਉਂ ਜੋ ਤੈਂਨੂੰ ਇਹੋ ਚੰਗਾ ਲੱਗਾ। <sup>27</sup>ਸਭ ਕੁਝ ਮੇਰੇ ਪਿਤਾ ਨੇ ਮੈਨੂੰ ਸੌਂਪਿਆ ਹੋਇਆ ਹੈ ਅਤੇ ਪੁੱਤਰ ਨੂੰ ਕੋਈ ਨਹੀਂ ਜਾਣਦਾ ਪਰ ਪਿਤਾ ਅਤੇ ਨਾ ਕੋਈ ਪਿਤਾ ਨੂੰ ਜਾਣਦਾ ਹੈ ਪਰ ਪੁੱਤਰ ਅਤੇ ਉਹ ਜਿਸ ਉੱਤੇ ਪੁੱਤਰ ਉਹ ਨੂੰ ਪਰਗਟ ਕਰਨਾ ਚਾਹੇ।

ਆਇਤ 25. ਉਸ ਵੇਲੇ ਵਾਕਾਂਸ਼ ਇਨ੍ਹਾਂ ਨੂੰ ਪਿਛਲੀਆਂ ਆਇਤਾਂ ਨਾਲ ਜੋੜਦਾ ਹੈ। ਇਹ ਹੋ ਸਕਦਾ ਹੈ ਕਿ ਉਨ੍ਹਾਂ ਸਾਰੇ ਮੋਹਰੀਆਂ ਦੇ ਬਾਅਦ ਜਿਹੜੇ ਉਸ ਨੇ ਕੀਤੇ ਸਨ ਅਤੇ ਇਨ੍ਹਾਂ ਥਾਂਵਾਂ ਤੇ ਇੱਤੀ ਗਈ ਉਸ ਦੀ ਸਿੱਖਿਆ ਦੇ ਬਾਅਦ ਇਸ ਇਲਾਕੇ ਲਈ ਮਸੀਹ ਦਾ ਇਹ ਆਖਰੀ ਸੱਦਾ ਹੋਵੇਗਾ।

ਯਿਸੂ ਦੀ ਦੁਆ ਭੀੜ ਦੇ ਲੋਕਾਂ ਨੂੰ ਸੁਣਾਉਣ ਲਈ ਕੀਤੀ ਗਈ ਸੀ (11:25-27)। ਲੋਕਾਂ ਨੇ ਇਸ ਦੁਆ ਨੂੰ ਉਨ੍ਹਾਂ ਸੱਤਰਾਂ ਦੇ ਸਬੰਧ ਦੇ ਸੰਦਰਭ ਵਿਚ ਰੱਖਿਆ ਹੈ ਜਿਹੜੇ ਲਿਮਿਟਡ ਕਮੀਸ਼ਨ ਪੂਰਾ ਕਰਕੇ ਵਾਪਸ ਆ ਗਏ ਸਨ (ਲੂਕਾ 10: 17, 21, 22)।

ਉਹਨੇ ਕੀ ਦੁਆ ਕੀਤੀ ਸੀ? ਪਹਿਲਾਂ ਤਾਂ ਉਸ ਨੇ ਖੁਦਾ ਨੂੰ ਹੇ ਪਿਤਾ ਆਖ ਕੇ ਉਸ ਦੀ ਵਡਿਆਈ ਕੀਤੀ। ਉਹ ਖੁਦਾ ਨਾਲ ਆਪਣੇ ਵਿਲੱਖਣ ਸਬੰਧ ਵੱਲ ਅਤੇ ਆਪਣੇ ਇਲਾਹੀ ਹੋਣ ਵੱਲ ਧਿਆਨ ਦੁਆ ਰਿਹਾ ਸੀ (ਵੇਖੋ ਯੂਹੀਨਾ 5: 18; 10: 30)। ਫਿਰ ਉਸ ਨੇ ਖੁਦਾ ਨੂੰ ਅਕਾਸ਼ ਅਤੇ ਧਰਤੀ ਦੇ ਮਾਲਕ ਆਖਦਿਆਂ ਉਸ ਦੇ ਸਰਵਸ਼ਕਤੀਮਾਨ ਹੋਣ ਤੇ ਜ਼ੋਰ ਦਿੱਤਾ (ਵੇਖੋ ਰਸੂਲਾਂ ਦੇ ਕੰਮ 17: 24)। ਤੀਜਾ, ਉਸ ਨੇ ਮੁਕਤੀ ਨੂੰ ਖੁਦਾ ਦੇ ਉਪਾਅ ਦੇ ਰੂਪ ਵਿਚ ਦੱਸਿਆ ਨਾ ਕਿ ਮਨੁੱਖ ਦੀਆਂ ਯੋਜਨਾਵਾਂ, ਮਕਸਦਾਂ ਜਾਂ ਸ਼ਕਤੀ ਦੇ ਕਾਰਣ ਗਿਆਨੀਆਂ ਅਤੇ ਬੁੱਧਵਾਨਾਂ ਅਤੇ ਨਿਆਣਿਆਂ ਵਿਚ ਫਰਕ ਅਸਲ ਵਿਚ ਸਮਝ ਦਾ ਨਹੀਂ ਬਲਕਿ ਵਿਹਾਰ ਦਾ ਹੈ ਭਾਵ ਇਹ ਫਰਕ ਆਪਣੇ ਆਪ ਤੇ ਭਰੋਸਾ ਰੱਖਣ ਵਾਲਿਆਂ ਅਤੇ ਖੁਦਾ ਤੇ ਭਰੋਸਾ ਰੱਖਣ ਵਾਲਿਆਂ ਦੇ ਵਿਚਕਾਰ ਦਾ ਹੈ (18: 1-4; 21: 15, 16; 1 ਕੁਰਿੰਬੀਆਂ 1: 18-31)। ‘‘ਗਿਆਨੀਆਂ ਅਤੇ ਬੁੱਧਵਾਨਾਂ’’ ਨੂੰ ਲਗਦਾ ਹੈ ਕਿ ਉਹ ਆਪਣੇ

ਆਪ ਨੂੰ ਬਚਾ ਸਕਦੇ ਹਨ ਜਾਂ ਉਨ੍ਹਾਂ ਨੂੰ ਬਚਾਏ ਜਾਣ ਦੀ ਕੋਈ ਲੋੜ ਨਹੀਂ ਹੈ। ‘‘ਨਿਆਣੇ’’ ਉਨ੍ਹਾਂ ਨੂੰ ਆਖਿਆ ਗਿਆ ਹੈ ਜਿਹੜੇ ਰੂਹਾਨੀ ਤੌਰ ਤੇ ਉਸ ਉੱਤੇ ਨਿਰਭਰ ਹਨ। ਇਹ ਲੋਕ ‘‘ਦਿਲ ਦੇ ਗੁਰੀਬ’’ ਹਨ ਜੋ ਆਪਣੇ ਆਪ ਨੂੰ ਉਹਦੇ ਅੱਗੇ ਹਲੀਮ ਕਰਦੇ ਹਨ (5: 3)।

**ਆਇਤ 26.** ਯਿਸੂ ਨੇ ਇਸ ਸੰਖੇਪ ਦੁਆ ਨੂੰ ਬੁਦਾ ਵੱਲੋਂ ਆਪਣੀ ਸਚਿਆਈ ‘‘ਗਿਆਨੀਆਂ’’ ਤੋਂ ਗੁਪਤ ਰੱਖਣ ਅਤੇ ‘‘ਨਿਆਣੀਆਂ’’ ਉੱਤੇ ਜਾਹਿਰ ਕਰਨ ਦੀ ਉਸ ਦੀ ਇੱਛਾ ਨੂੰ ਪ੍ਰਕਾਸ਼ਮਾਨ ਕਰਦਿਆਂ ਕੀਤੀ। ਉਸ ਨੇ ਕਿਹਾ, ‘‘ਹਾਂ, ਹੇ ਪਿਤਾ, ਕਿਉਂ ਜੇ ਤੇਨੂੰ ਇਹੋ ਚੰਗ ਲੱਗਾ।’’ ਅਸਲ ਵਿਚ, ‘‘ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾਂ ਉੱਤੇ ਕਿਰਪਾ ਕਰਦਾ ਹੈ’’ (ਯਾਤ੍ਰਾ 4: 6)। ਉਸ ਨੂੰ ਘੁੰਮੰਡੀਆਂ ਦਾ ਮੁਕਾਬਲਾ ਕਰਨਾ ਅਤੇ ਦੁਖੀ ਮਨ ਵਾਲਿਆਂ ਦੀ ਮਦਦ ਕਰਨਾ ਚੰਗਾ ਲਗਦਾ ਹੈ (ਯਸਾਯਾਹ 57: 15)।

ਜ਼ਿਆਦਾਤਰ ਯਹੁਦੀਆਂ ਨੇ, ਖਾਸਕਰ ਯਹੁਦੀਆਂ ਆਗੂਆਂ ਨੇ ਯਿਸੂ ਨੂੰ ਠੁਕਰਾ ਦਿੱਤਾ ਸੀ। ਇਸ ਤੱਥ ਨੂੰ ਯਿਸੂ ਦੇ ਖਿਲਾਫ਼ ਹਮਲੇ ਦੇ ਰੂਪ ਵਿਚ ਨਹੀਂ ਵੇਖਿਆ ਜਾਣਾ ਚਾਹੀਦਾ। ਇਹ ਠੁਕਰਾਇਆ ਜਾਣਾ ਵੀ ਅਸਲ ਵਿਚ ਬੁਦਾ ਦੀਆਂ ਯੋਜਨਾਵਾਂ ਅਤੇ ਮਕਸਦਾਂ ਦਾ ਹਿੱਸਾ ਸੀ। ਜਿਸ ਕਰਕੇ ਇਹ ਮਸੀਹ ਅਰਥਾਤ ਪਰਮੇਸ਼ੁਰ ਦੇ ਪੁੱਤਰ ਦੇ ਰੂਪ ਵਿਚ ਉਸ ਦੀ ਪਛਾਣ ਦੀ ਸੱਚਿਆਈ ਨੂੰ ਕਿਸੇ ਵੀ ਤਰ੍ਹਾਂ ਘੱਟ ਨਹੀਂ ਕਰ ਸਕਦਾ।

**ਆਇਤ 27.** ਭੀੜ ਨੂੰ ਆਪਣੀ ਦੁਆ ਦਾ ਅਰਥ ਦੱਸਦਿਆਂ ਯਿਸੂ ਨੇ ਆਖਿਆ ਕਿ ਪਿਤਾ ਜੋ ਕੁਝ ਲੋਕਾਂ ਸਾਹਮਣੇ ਲਿਆਉਣਾ ਚਾਹੁੰਦਾ ਸੀ ਉਹ ਉਸ ਨੇ ਆਪਣੇ ਪੁੱਤਰ ਦੇ ਰਾਹੀਂ ਪਰਗਟ ਕਰਨਾ ਚੁਣਿਆ ਹੈ। ਯੂਹੰਨਾ ਨੇ ਕਿਹਾ ਕਿ ਸਚਿਆਈ ਇਹ ਹੈ ਕਿ ‘‘ਕਿਸੇ ਨੇ ਪਰਮੇਸ਼ੁਰ ਨੂੰ ਕਦੇ ਨਹੀਂ ਵੇਖਿਆ, ਇਕਲੌਤਾ ਪੁੱਤਰ ਜਿਹੜਾ ਪਿਤਾ ਦੀ ਗੋਦ ਵਿਚ ਹੈ ਉਸੇ ਨੇ ਉਸ ਨੂੰ ਪਰਗਟ ਕੀਤਾ’’ (ਯੂਹੰਨਾ 1: 18)। ਯਿਸੂ ਨੇ ਆਪ ਆਖਿਆ:

ਜਿਨ ਮੈਨੂੰ ਵੇਖਿਆ ਇਨ ਪਿਤਾ ਨੂੰ ਵੇਖਿਆ ਹੈ। ... ਕੀ ਤੂੰ ਸਤ ਨਹੀਂ ਮੰਨਦਾ ਜੋ ਮੈਂ ਪਿਤਾ ਵਿਚ ਅਰ ਪਿਤਾ ਮੇਰੇ ਵਿਚ ਹੈ? ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਆਖਦਾ ਹਾਂ ਆਪ ਤੋਂ ਨਹੀਂ ਆਖਦਾ ਪਰ ਪਿਤਾ ਮੇਰੇ ਵਿਚ ਰਹਿੰਦਿਆਂ ਆਪਣੇ ਕੰਮ ਕਰਦਾ ਹੈ। ਮੇਰੀ ਪਰਤੀਤ ਕਰੋ ਕਿ ਮੈਂ ਪਿਤਾ ਵਿਚ ਅਰ ਪਿਤਾ ਮੇਰੇ ਵਿਚ ਹੈ, ਨਹੀਂ ਤਾਂ ਕੰਮਾਂ ਹੀ ਦੇ ਕਾਰਨ ਮੇਰੀ ਪਰਤੀਤ ਕਰੋ (ਯੂਹੰਨਾ 14: 9-11)।

## ਸਭ ਲੋਕਾਂ ਨੂੰ ਉਸ ਦਾ ਸੱਦਾ (11:28-30)

<sup>28</sup> ‘‘ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਭੁਗਾਨੂੰ ਅਰਾਮ ਦਿਆਂਗਾ। <sup>29</sup>ਮੇਰਾ ਜੂਲਾ ਆਪਣੇ ਉੱਤੇ ਲੈ ਲਵੇ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗੁਰੀਬ ਹਾਂ ਅਤੇ ਤੁਸੀਂ ਆਪਣਿਆਂ ਜੀਆਂ ਵਿਚ ਅਰਾਮ ਪਾਓਗੇ। <sup>30</sup>ਕਿਉਂ ਜੋ ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ।’’

**ਆਇਤ 28.** ਦੁਆ ਅਤੇ ਉਸ ਦੀ ਵਿਆਖਿਆ ਦੇ ਬਾਅਦ ਪ੍ਰਭੂ ਨੇ ਇਕ ਸੱਦਾ ਦਿੱਤਾ ਜਿਹੜਾ ਸਿਰਫ਼ ਇੱਥੇ ਹੀ ਮਿਲਦਾ ਹੈ (11:28-30)। ਲਿਖਤ ਵਿਚ ਹੋਰ ਵੀ ਸੱਦੇ ਦਿੱਤੇ ਗਏ ਹਨ ਪਰ ਇਨ੍ਹਾਂ ਸ਼ਬਦਾਂ ਵਿਚ ਨਹੀਂ ਜਿਹੜੇ ਯਿਸੂ ਨੇ ਇੱਥੇ ਵਰਤੇ ਹਨ। ਇਹ ਸੱਦਾ ਭਾਵੇਂ ਆਪਣੇ ਆਪ ਵਿਚ ਸਾਰਿਆਂ ਲਈ ਹੈ ਪਰ ਮੂਲ ਸੰਦਰਭ ਵਿਚ ਇਸ ਤੋਂ ਭਾਵ ਸੰਭਵ ਤੌਰ ਤੇ ਯਹੁਦੀਆਂ ਲਈ ਹੀ ਸੀ, ਜਿਹੜੇ ਮੂਸਾ ਦੀ ਸ਼ਰੂਆਤ ਦੇ ਬੋਝ ਹੇਠ ਮਿਹਨਤ ਕਰ ਰਹੇ ਸਨ ਅਤੇ ਮਨੁੱਖਾਂ ਦੀਆਂ ਬਣਾਈਆਂ ਆਪਣੀਆਂ ਹੀ

ਬਹੁਤ ਸਾਰੀਆਂ ਧਾਰਮਿਕ ਰੀਤਾਂ ਹੇਠ ਦੱਬੇ ਹੋਏ ਸਨ। ‘‘ਮੇਰੇ ਕੋਲ ਆਓ’’ ਆਖਦਿਆਂ ਜਿਸੂ ਲੋਕਾਂ ਨੂੰ ਯਕੀਨ ਕਰਨ ਅਤੇ ਹੁਕਮ ਮੰਨਣ ਵਿਚ ਹਲੀਮੀ ਨਾਲ ਆਪਣੇ ਕੋਲ ਆਉਣ ਦਾ ਸੱਦਾ ਦੇ ਰਿਹਾ ਸੀ। ਲੋਕਾਂ ਨੂੰ ਪਿਤਾ ਕੋਲ ਉਸੇ ਦੇ ਰਾਹੀਂ ਆਉਣਾ ਜ਼ਰੂਰੀ ਹੈ (ਯੂਹੇਨਾ 14:6), ਕਿਉਂਕਿ ਮੁਕਤੀ ਦਾ ਕੋਈ ਹੋਰ ਰਾਹ ਹੈ ਹੀ ਨਹੀਂ (ਯੂਹੇਨਾ 6:37, 60-69; ਰਸੂਲਾਂ ਦੇ ਕੰਮ 4:12)।

ਉਸ ਨੇ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਆਪਣੇ ਕੋਲ ਆਉਣ ਦਾ ਸੱਦਾ ਦਿੱਤਾ। ਅੱਖੀਰ ਵਿਚ ‘‘ਸਾਰੇ ਜਗਤ’’ ਦੀਆਂ ‘‘ਸਭ ਕੌਮਾਂ’’ ਨੂੰ ਉਸ ਦਾ ਸੱਦਾ ਹੈ (28:19; ਮਰਕੁਸ 16:15), ਜੋ ਇਸ ਗੱਲ ਦਾ ਸੰਕੇਤ ਹੈ ਕਿ ਮੁਕਤੀ ਦੀ ਪੇਸ਼ਕਸ਼ ਆਉਣ ਵਾਲੇ ਹਰ ਸਮੇਂ ਲਈ ਸਭ ਲੋਕਾਂ ਵਾਸਤੇ ਹੈ। ਇਹ ਯਹੂਦੀਆਂ ਅਤੇ ਗੈਰਕੌਮਾਂ, ਨਰ ਅਤੇ ਨਾਗੀ, ਗੁਲਾਮ ਅਤੇ ਅਜ਼ਾਦ ਸਭ ਨੂੰ ਇੱਕੋ ਹੀ ਅਧਾਰ ਤੇ ਦਿੱਤੀ ਜਾਂਦੀ ਹੈ (ਰੋਮੀਆਂ 1:16; ਗਲਾਤੀਆਂ 3:26-29)। ਕੋਈ ਵੀ ਜਿਹੜਾ ਖੁਦਾ ਵੱਲੋਂ ਬਣਾਏ ਗਏ ਢੰਗ ਦੇ ਮੁਤਾਬਿਕ ਉਹਦੇ ਕੋਲ ਆਉਂਦਾ ਹੈ, ਉਸ ਤੋਂ ਦੂਰ ਨਹੀਂ ਜਾਵੇਗਾ। ਯਿਸੂ ਦਾ ਸੱਦਾ ਉਨ੍ਹਾਂ ਸਭ ਲੋਕਾਂ ਲਈ ਸੀ ਜਿਹੜੇ ਥੱਕੇ ਹੋਏ ਅਤੇ ਭਾਰ ਹੇਠ ਦੱਬੇ ਹੋਏ ਸਨ। ਅਜਿਹੇ ਲੋਕ ਆਪਣੇ ਵਸੀਲਿਆਂ ਦੇ ਰਾਹੀਂ ਖੁਦਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਕਰਕੇ ਥੱਕ ਚੁਕੇ ਸਨ। ‘‘ਬੱਕੇ ਹੋਏ’’ ਅੰਦਰੂਨੀ ਬਕਾਵਟ ਲਈ ਹੈ ਜਦਕਿ ‘‘ਭਾਰ ਹੇਠ ਦੱਬੇ ਹੋਏ’’ ਬਾਹਰੀ ਬੋਲ ਦੇ ਅਰਥ ਵਿਚ ਹੈ। ਕੁਝ ਲੋਕ ਧਾਰਮਿਕਤਾ ਦੇ ਆਪਣੇ ਹੀ ਕੰਮਾਂ ਦੇ ਰਾਹੀਂ ਮੁਕਤੀ ਪਾਉਣ ਦੀਆਂ ਬੇਕਾਰ ਕੋਸ਼ਿਸ਼ਾਂ ਨਾਲ ਬੁਰੀ ਤਰ੍ਹਾਂ ਚੰਬੇ ਜਾਂਦੇ ਹਨ (ਵੇਖੋ ਤੀਤੁਸ 3:5)। ਯਿਸੂ ਨੇ ਛਗੀਸੀਆਂ ਵਾਸਤੇ ਕਿਹਾ ਸੀ, ‘‘ਉਹ ਭਾਰੇ ਬੋਲ ਜਿਨ੍ਹਾਂ ਦਾ ਚੁੱਕਣਾ ਅੱਖਾ ਹੈ, ਬੰਨ੍ਹ ਕੇ ਮਨੁੱਖ ਦਿਆਂ ਮੌਡਿਆਂ ਉੱਤੇ ਰੱਖਦੇ ਹਨ ਪਰ ਉਹ ਆਪ ਉਨ੍ਹਾਂ ਨੂੰ ਆਪਣੀ ਉੱਗਲ ਨਾਲ ਖਿਸਕਾਉਣ ਨੂੰ ਰਾਜੀ ਨਹੀਂ’’ (23:4)।

ਮਸੀਹ ਨੇ ਉਨ੍ਹਾਂ ਨੂੰ ਜਿਨ੍ਹਾਂ ਨੇ ਉਸ ਦੇ ਕੋਲ ਆਉਣਾ ਸੀ, ਆਖਿਆ, ‘‘ਮੈਂ ਤੁਹਾਨੂੰ ਅਰਾਮ ਦਿਆਂਗਾ’’ ‘‘ਅਰਾਮ ਦੇਣ’’ (*anapausis*) ਤੋਂ ਭਾਵ ‘‘ਤਾਜ਼ਗੀ,’’ ‘‘ਨਵਾਂਪਣ,’’ ‘‘ਜੋਸੇ,’’ ਜਾਂ ਸਖ਼ਤ ਮਿਹਨਤ ਜਾਂ ਲੰਮੇ ਸਫਰ ਦੇ ਬਾਅਦ ‘‘ਰਾਹਤ ਦੇਣਾ’’ ਹੈ। ‘‘ਅਰਾਮ’’ ਪੁਰਾਣੇ ਨੇਮ ਦਾ ਇਕ ਆਮ ਵਿਸ਼ਾ ਸੀ। ਇਸ ਨੂੰ ਨਵੇਂ ਨੇਮ ਵਿਚ ਵੀ ਉਸ ਵਾਅਦੇ ਦੇ ਰੂਪ ਵਿਚ ਰੱਖਿਆ ਗਿਆ ਹੈ ਜਿਹੜਾ ਖੁਦਾ ਦੀ ਸੰਤਾਨ ਲਈ ਵਰਤਿਆ ਗਿਆ ਹੈ (ਜ਼ਬੂਰ 95:7-11; ਇਬਰਾਨੀਆਂ 4:1-11)।

**ਆਇਤ 29.** ਯਿਸੂ ਨੇ ਆਪਣੇ ਸੁਣਨ ਵਾਲਿਆਂ ਨੂੰ ਕਿਹਾ, ‘‘ਮੇਰਾ ਜੂਲਾ ਆਪਣੇ ਉੱਤੇ ਲੈ ਲਵੇ।’’ ਜੂਲਾ ਜਿਸ ਦੀ ਵਰਤੋਂ ਪਸੂਆਂ ਨੂੰ ਇੱਕਠੇ ਥੰਨ੍ਹਣ ਵਾਸਤੇ ਕੀਤੀ ਜਾਂਦੀ ਸੀ, ਪੁਰਾਣੇ ਜ਼ਮਾਨੇ ਵਿਚ ਅਧੀਨਤਾ ਲਈ ਅਲੰਕਾਰ ਸੀ (ਵਿਵਸਥਾਸਾਰ 28:48; ਯਿਰਮਿਯਾਹ 27:1-11; ਯਿਰਮਿਯਾਹ ਦਾ ਵਿਰਲਾਪ 1:14)। ਪੌਲਸ ਨੇ ਸ਼ਵਾ ਨੂੰ ‘‘ਜੂਲਾ’’ ਆਖਿਆ (ਗਲਾਤੀਆਂ 5:1), ਅਤੇ ਪਤਰਸ ਨੇ ਇਸ ਨੂੰ ਅਜਿਹਾ ਜੂਲਾ ਆਖਿਆ, ‘‘ਜਿਹਨੂੰ ਨਾ ਸਾਡੇ ਪਿਚੇ ਦਾਢੇ, ਨਾ ਅਸੀਂ ਚੁੱਕ ਸਕੇ’’ (ਰਸੂਲਾਂ ਦੇ ਕੰਮ 15:10)।<sup>1</sup>

ਫਿਰ ਯਿਸੂ ਨੇ ਆਖਿਆ, ‘‘ਮੈਥੋਂ ਸਿੱਖੋ।’’ ਅਨੁਵਾਦ ਹੋਏ ਸ਼ਬਦ ‘‘ਸਿੱਖੋ’’ ਲਈ ਯੂਨਾਨੀ ਕਿਰਿਆ ਸ਼ਬਦ (*manthano*) ਅਨੁਵਾਦ ਹੋਏ ਨਾਉਂ ‘‘ਚੇਲਾ’’ (*mathetes*) ਨਾਲ ਬਹੁਤ ਮਿਲਦਾ-ਜ਼ਲਦਾ ਹੈ। ਮਸੀਹ ਦੇ ਚੇਲੇ ਸਿੱਖਣ ਵਾਲੇ ਲੋਕ ਹਨ ਭਾਵ ਉਨ੍ਹਾਂ ਨੂੰ ਉਸ ਤੋਂ ਸਿੱਖਣਾ ਜ਼ਰੂਰੀ ਹੈ (ਵੇਖੋ 28:19)।

ਫਿਰ ਯਿਸੂ ਨੇ ਇਹ ਆਖਦਿਆਂ ਕਿ ‘‘ਕਿਉਂ ਜੋ ਮੈਂ ਮਨ ਦਾ ਕੋਮਲ ਅਤੇ ਗੁਰੀਬ ਹਾਂ’’ ਆਪਣੇ ਸੁਭਾਅ ਬਾਰੇ ਦੱਸਿਆ। ਯਿਸੂ ਦਾ ‘‘ਕੋਮਲ’’ ਅਤੇ ‘‘ਗੁਰੀਬ’’ ਸੁਭਾਅ ਉਨ੍ਹਾਂ ਘੁੰਮੰਡੀ ਅਤੇ ਆਕੜ੍ਹ ਛਗੀਸੀਆਂ ਦੇ ਉਲਟ ਸੀ ਜਿਨ੍ਹਾਂ ਦਾ ਯਿਸੂ ਨੇ ਸਾਹਮਣਾ ਕੀਤਾ। ਯਸਾਯਾਹ ਵਿਚ ਦੁਖੀ ਦਾਸ (ਵੇਖੋ ਯਸਾਯਾਹ 42:2-4; 53) ਦੀਆਂ ਪੁਕਾਰਾਂ ਯਿਸੂ ਦੀ ਗੱਲ ਵਿਚ ਸੁਣੀਆਂ ਜਾ ਸਕਦੀਆਂ ਹਨ ਜੋ, ਲਿਖਤ ਨੂੰ ਪੂਰਾ ਕਰਨ ਦੇ ਉਸ ਦੇ ਦਾਅਵੇ ਦੀ ਹਮਾਇਤ ਕਰਦਾ ਹੈ<sup>2</sup>

‘‘ਕੈਮਲ’’ (praus) ਸ਼ਬਦ ਦਾ ਅਨੁਵਾਦ ‘‘ਹਲੀਮ’’ (KJV) ਹੋ ਸਕਦਾ ਹੈ। ਸਪਤਤੀ ਅਨੁਵਾਦ ਵਿਚ ਇਸ ਸ਼ਬਦ ਦੀ ਵਰਤੋਂ ਮੂਸਾ ਦੇ ਖੁਦਾ ਦਾ ਸੇਵਕ ਹੋਣ ਦੇ ਵਰਣਨ ਲਈ ਕੀਤੀ ਗਈ ਹੈ (ਗਿਣਤੀ 12:3)। ਇਹ ਮੱਤੀ ਦੇ ਜ਼ਕਰਯਾਹ 9:9 ਦੇ ਹਵਾਲੇ ਵਿਚ ਵੀ ਮਿਲਦੀ ਹੈ ਜਿਸ ਦੀ ਵਰਤੋਂ ਉਸ ਨੇ ਮਸੀਹ ਦੇ ਯਹੂਸ਼ਲਮ ਵਿਚ ਡਾਫਿਰੰਦ ਦਾਖਲੇ ਦੇ ਵਰਣਨ ਲਈ ਕੀਤੀ: ‘‘ਵੇਖ ਤੇਰਾ ਬਾਦਸ਼ਾਹ ਅਧੀਨਗੀ ਨਾਲ, ਗਾਧੀ ਉੱਤੇ ਸਗੋਂ ਗਾਧੀ ਦੇ ਬੱਚੇ ਉੱਤੇ, ਸਵਾਰ ਹੋ ਕੇ ਤੇਰੇ ਕੋਲ ਆਉਂਦਾ ਹੈ’’ (21:5)। ਪੌਲਸ ਨੇ ‘‘ਮਸੀਹ ਦੀ ਹਲੀਮੀ ਅਤੇ ਨਰਮਾਈ’’ ਬਾਰੇ ਲਿਖਿਆ (2 ਭ੍ਰਿਂਖਿਆਂ 10:1)। ਪਹਾੜੀ ਉਪਦੇਸ਼ ਵਿਚ ਯਿਸੂ ਨੇ ਉਨ੍ਹਾਂ ਲੋਕਾਂ ਲਈ ਬਰਕਤ ਦੱਸੀ ਜਿਨ੍ਹਾਂ ਵਿਚ ਇਹ ਖੂਬੀ ਪਾਈ ਜਾਂਦੀ ਹੈ (5:5 ਤੇ ਟਿੱਪਣੀਆਂ ਵੇਖੋ)।

ਆਪਣੀਆਂ ਪਿਛਲੀਆਂ ਗੱਲਾਂ ਨਾਲ ਮੇਲ ਖਾਂਦੇ ਹੋਏ ਮਸੀਹ ਨੇ ਵਾਅਦਾ ਕੀਤਾ ਕਿ ‘‘ਤੁਸੀਂ ਆਪਣਿਆਂ ਜੀਆਂ ਵਿਚ ਅਰਾਮ ਪਾਓਗੋ’’ ਪੁਰਾਣੇ ਨੇਮ ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ‘‘ਪੁਰਾਣੇ ਰਸਤਿਆਂ’’ ਵਿਚ ਮੁੜ ਆਉਣ ਦਾ ਸੱਦਾ ਇਹੀ ਵਾਅਦਾ ਦੇ ਕੇ ਕੀਤਾ ਸੀ (ਯਿਰਮਿਯਾਹ 6:16)। ਭਾਸ਼ਾ ਸੰਭਵ ਤੌਰ ਤੇ ਉਸੇ ਹਵਾਲੇ ਵਿੱਚੋਂ ਲਈ ਗਈ ਹੈ।

**ਆਇਤ 30.** ਯਿਸੂ ਨੇ ਆਪਣਾ ਸੱਦਾ ‘‘ਕਿਉਂ ਜੋ ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ’’ ਆਖ ਕੇ ਪੂਰਾ ਕੀਤਾ। ‘‘ਹੌਲਾ’’ ਲਈ ਯੂਨਾਨੀ ਭਾਸ਼ਾ ਦੇ ਸ਼ਬਦ (chrestos) ਦਾ ਅਨੁਵਾਦ ‘‘ਢੁਕਵਾਂ,’’ ‘‘ਅਰਾਮਦਾਇਕ,’’ ਜਾਂ ‘‘ਦਿਆਲੂ’’ ਹੋ ਸਕਦਾ ਹੈ। ਵਿਚਾਰ ਇਹ ਹੋ ਸਕਦਾ ਹੈ ਕਿ ਇਹ ‘‘ਖ਼ਲਭੁਲ ਸਹੀ’’ ਹੈ। ਜਿਸ ਜੂਲੇ ਵਿਚ ਜਾਨਵਰ ਫਿਟ ਨਾ ਆ ਸਕੇ ਉਸ ਤੋਂ ਬੜੀ ਖਿਡ ਜਾਂ ਚਿੜ ਹੋਣ ਲੱਗਦੀ ਹੈ। ਯਿਸੂ ਦਾ ਜੂਲਾ ਹਰ ਬੰਦੇ ਤੇ ਸੁਰੱਖਿਅਤ ਅਤੇ ਸਹੀ ਢੰਗ ਨਾਲ ਲਗ ਸਕਦਾ ਹੈ।

ਰੱਖੀਆਂ ਦੀਆਂ ਬੋਝ ਨਾਲ ਭਰੀਆਂ ਗੀਤਾਂ ਦੇ ਉਲਟ ਯਿਸੂ ਦੇ ਨਿਯਮ ਸੌਂਖੇ ਅਤੇ ਮੰਨਣੇ ਅਸਾਨ ਹਨ (1 ਯੂਹੇਨਾ 5:3)। ਉਸ ਨੇ ਉਨ੍ਹਾਂ ਮੁਸ਼ਕਿਲ ਰੀਤਾਂ ਨੂੰ ਜਿਹੜੀਆਂ ਲਿਖਤ ਦੇ ਆਲੇ ਦੁਆਲੇ ਬਣਾਈਆਂ ਗਈਆਂ ਸਨ, ਇਕ ਪਾਸੇ ਕਰਦਿਆਂ ਆਪਣੇ ਚੇਲਿਆਂ ਨੂੰ ਸ਼ਰਵਾ ਦੇ ਸਾਰ ਵੱਲ ਅਤੇ ਉਨ੍ਹਾਂ ਮਕਸਦਾਂ ਵੱਲ ਮੋੜ ਦਿੱਤਾ ਜਿਹੜੇ ਇਸ ਨੇ ਆਪਣੇ ਲੋਕਾਂ ਨਾਲ ਖੁਦਾ ਦੇ ਨੇਮ ਦੇ ਪੈਮਾਨੇ ਨੂੰ ਲੈ ਕੇ ਕੀਤੇ ਸਨ। ਯਿਸੂ ਆਪਣੇ ਸੁਣਨ ਵਾਲਿਆਂ ਨੂੰ ਆਪਣੀ ਬਰਕਤ ਨੂੰ ਮੰਨ ਲੈਣ ਦੀ ਪੇਸ਼ਕਸ਼ ਕਰ ਰਿਹਾ ਸੀ।

### ~~~ ਸਥਕ ~~~

#### ਸੱਦਾ (11:28-30)

ਸਾਨੂੰ ਆਉਣ ਦਾ ਸੱਦਾ ਕੌਣ ਦੇ ਰਿਹਾ ਹੈ ਅਤੇ ਉਹ ਸਾਨੂੰ ਕਿਥੋਂ ਵੜਨ ਦਾ ਸੱਦਾ ਦੇ ਰਿਹਾ ਹੈ? ਯਿਸੂ ਸਾਨੂੰ ਆਪਣੇ ਕੋਲ ਨੇੜੇ, ਨਿੱਜੀ ਸਬੰਧ ਵਿਚ ਵੜਨ ਦਾ ਸੱਦਾ ਦੇ ਰਿਹਾ ਹੈ। ਉਹ ਆਖਦਾ ਹੈ, ‘‘ਮੇਰੇ ਕੋਲ ਆਓ।’’ ਇਹ ਸੱਦਾ ਭਾਵੇਂ ਬਹੁਤ ਹੀ ਨਿੱਜੀ ਹੈ, ਪਰ ਉਹ ਆਖਦਾ ਹੈ ਕਿ ‘‘ਸਾਰੇ’’ ਲੋਕ ਆ ਸਕਦੇ ਹਨ। ਉਹ ਬੱਕੇ ਹੋਇਆਂ ਅਤੇ ਕੰਮ ਵਿਚ ਲੱਗਿਆਂ ਭਾਵ ਮਸ਼ਤੁਫ਼ ਲੋਕਾਂ ਨੂੰ ਸੱਦਾ ਹੈ। ਉਹ ਬੋਝ ਨਾਲ ਦੱਬੇ ਹੋਇਆਂ ਨੂੰ ਜਿਨ੍ਹਾਂ ਲਈ ਜਿੱਦਗੀ ਬੋਝ ਬਣ ਗਈ ਹੈ, ਸੱਦਾ ਹੈ। ਸ਼ਾਇਦ ਕਿਸੇ ਨੂੰ ਹੁਣ ਆਪਣੇ ਕੰਮ ਤੋਂ ਸੰਤੁਸ਼ਟੀ ਨਹੀਂ ਮਿਲਦੀ ਹੈ। ਕਿਸੇ ਦਾ ਵਿਆਹ ਆਪਣਾ ਮਕਸਦ ਪੂਰਾ ਨਹੀਂ ਕਰ ਰਿਹਾ ਹੈ। ਕਿਸੇ ਬਜ਼ੁਰਗ ਦੀ ਸਿਹਤ ਵਿਗੜ ਰਹੀ ਹੋ ਸਕਦੀ ਹੈ ਜਾਂ ਕਿਸੇ ਮੁਟਿਆਰ ਨੇ ਆਪਣੀਆਂ ਕਦਰਾਂ ਨਾਲ ਸਮਝੌਤਾ ਕਰ ਲਿਆ ਹੋ ਸਕਦਾ ਹੈ ਯਿਸੂ ਦਾ ਸੱਦਾ ਸਭ ਲਈ ਹੈ, ਜਿਹੜੇ ਦੱਸੇ ਹੋਏ, ਕੁਚਲੇ ਹੋਏ ਅਤੇ ਬੋਝ ਹੋਠ ਦੱਬੇ ਹਨ। ਉਹ ਸਾਨੂੰ ਅਰਾਮ ਪਾਉਣ ਦਾ ਸੱਦਾ ਦਿੰਦਾ ਹੈ। ਇਹ ਅਰਾਮ ਸਿਰਫ ਸਰੀਰਕ ਤਾਜ਼ਗੀ ਹੀ ਨਹੀਂ ਬਲਕਿ ਉਨ੍ਹਾਂ ਤੁਹਾਨੀ ਬੋਝਾਂ ਤੋਂ ਛੁਟਕਾਰਾ ਹੈ ਜਿਹੜੇ ਅਸੀਂ ਝੱਲਦੇ ਹਾਂ। ਜਿਹੜੇ ਬੋਝ ਉਹ ਸਾਡੇ ਉੱਤੇ ਰੱਖਦਾ ਹੈ ਉਹ ਉਸ ਦੇ ਕਾਰਣ ਜੋ ਉਹ ਹੈ,

‘ਹੌਲਾ’ ਹੈ। ਉਹ ‘ਕੋਮਲ ਅਤੇ ਮਨ ਦਾ ਗ਼ਰੀਬ’ ਹੈ।

### ਊਹ ਬੋਝ ਜਿਨ੍ਹਾਂ ਨੂੰ ਆਸੀਂ ਚੁੱਕਦੇ ਹਾਂ (11:28-30)

ਜਿੰਦਗੀ ਦੇ ਸਫਰ ਵਿਚ ਚੱਲਦਿਆਂ ਅਸੀਂ ਆਪਣੇ ਵਿਚ ਵਰਤਮਾਨ ਦੀਆਂ ਛਿਕਰਾਂ ਅਤੇ ਭਵਿੱਖ ਦੀਆਂ ਪਰੋਸ਼ਾਨੀਆਂ ਵਰਗੇ ਕਈ ਤਰ੍ਹਾਂ ਦੇ ਬੋਝ ਲਈ ਫਿਰਦੇ ਹਾਂ। ਸਾਡੀਆਂ ਜਿੰਦਗੀ ਤਣਾਅ ਭਰੀਆਂ ਹੋ ਸਕਦੀਆਂ ਹਨ। ਖੁਦਾ ਨੇ ਸਾਨੂੰ ਆਪਣੇ ਬੋਝਾਂ ਨੂੰ ਹੌਲੇ ਕਰਨ ਲਈ ਦੇ ਤਰੀਕੇ ਦੱਸੇ ਹਨ। ਪਹਿਲਾ ਤਰੀਕਾ ਇਹ ਹੈ ਕਿ ਅਸੀਂ ਉਨ੍ਹਾਂ ਨੂੰ ਉਸ ਨੂੰ ਦੇ ਦਈਏ (1 ਪਤਰਮ 5: 7; ਵੇਖੋ ਜਬੂਰ 55:22)। ਦੂਜਾ ਇਹ ਹੈ ਕਿ ਅਸੀਂ ਇਕ ਦਿਨ ਵਿਚ ਚੁੱਕੋ ਜਾ ਸਕਣ ਵਾਲੇ ਬੋਝ ਨਾਲੋਂ ਵੱਧ ਬੋਝ ਚੁੱਕਣ ਤੇ ਧਿਆਨ ਨਾ ਲਾਉਣ ਦੀ ਜਾਣ ਬੁੱਝ ਕੇ ਕੋਸ਼ਿਸ਼ ਨਾ ਕਰੀਏ (ਮੱਤੀ 6:34)।

---

### ਟਿੱਪਣੀਆਂ

‘ਵੇਖੋ ਸੀਰਾਚ 51:26; ਮਿਸ਼ਨਾਹ ਐਬੱਥ 3.5; ਬੇਰਾਕੋਥ 2.2. <sup>2</sup>ਵੇਖੋ ਡੋਨਲਡ ਏ. ਹੈਗਨਰ, ਮੈਕਿਊ 1—13, ਵਰਡ ਬਿਬਲੀਕਲ ਕਮੈਂਟਰੀ, ਜਿਲਦ 33ਏ (ਡਲਾਸ: ਵਰਡ ਬੁਕਸ, 1993), 324.